



ਜਦੋਂ ਬੱਚੇ ਇੱਕ ਤੋਂ ਵੱਧ ਭਾਸ਼ਾ ਬੋਲਦੇ ਹਨ



best start
meilleur départ


by/par health **nexus** santé

ਇੱਕ ਅਜਿਹੇ ਬੱਚੇ ਦੇ ਮਾਤਾ-ਪਿਤਾ ਦੀ ਤਰ੍ਹਾਂ ਜਿਹੜਾ ਦੇ ਜਾਂ ਉਸ ਤੋਂ ਵੱਧ ਭਾਸ਼ਾਵਾਂ ਸਿੱਖੇਗਾ, ਤੁਹਾਡੇ ਕੁਝ ਸਵਾਲ ਹੋ ਸਕਦੇ ਹਨ। ਇਹ ਗਾਇਡ ਤੁਹਾਡੀ ਸਹਾਇਤਾ ਕਰਨ ਲਈ ਤੁਹਾਨੂੰ ਖੋਜ ਤੇ ਅਧਾਰਤ ਜਾਣਕਾਰੀ ਦੇਵੇਗੀ।

ਭਾਸ਼ਾ ਤੁਹਾਡੇ ਬੱਚੇ ਨੂੰ ਬਾਦ ਵਿੱਚ ਸਕੂਲ ਅਤੇ ਜੀਵਨ ਵਿੱਚ ਸਫਲ ਹੋਣ ਵਿੱਚ ਸਹਾਇਤਾ ਕਰਨ ਲਈ ਉੱਤਮ ਸੰਦ ਹੈ।

ਬਹੁਤ ਸਾਰੇ ਬੱਚੇ ਇੱਕ ਤੋਂ ਵੱਧ ਭਾਸ਼ਾ ਸਿੱਖਦੇ ਹਨ। ਕੁਝ ਦੇ ਤੋਂ ਵੀ ਵੱਧ ਸਿੱਖਦੇ ਹਨ। ਅਧਿਐਨ ਦਰਸਾਉਂਦੇ ਹਨ ਕਿ ਭਾਸ਼ਾ ਸੰਬੰਧੀ ਬਿਹਤਰ ਨਿਪੁੰਨਤਾਵਾਂ ਵਾਲੇ ਬੱਚਿਆਂ ਵਿੱਚ, ਕਿਸੇ ਵੀ ਭਾਸ਼ਾ ਵਿੱਚ, ਇਸ ਦੀ ਜਿਆਦਾ ਸੰਭਾਵਨਾ ਹੈ:

- ◆ ਉਨ੍ਹਾਂ ਦੇ ਦਿਮਾਗ ਨੂੰ ਬਿਹਤਰ ਵਿਕਸਤ ਕਰਨ ਦੀ।
- ◆ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਜਿਆਦਾ ਮਜ਼ਬੂਤ ਬੰਧਨ ਹੋਣ ਦੀ।
- ◆ ਸੰਚਾਰ ਸੰਬੰਧੀ ਬਿਹਤਰ ਨਿਪੁੰਨਤਾਵਾਂ ਹੋਣ ਦੀ।
- ◆ ਸਕੂਲ ਵਾਸਤੇ ਬਿਹਤਰ ਤਿਆਰ ਹੋਣ ਦੀ।




ਦੇ ਭਾਸ਼ਾਵਾਂ ਸਿੱਖਣਾ ਕਿਸੇ ਵੀ ਉਮਰ ਤੇ ਵਾਪਰ ਸਕਦਾ ਹੈ

ਦੁਨੀਆਂ ਭਰ ਵਿੱਚ ਛੋਟੇ ਬੱਚੇ ਕਾਮਯਾਬੀ ਨਾਲ ਦੇ ਭਾਸ਼ਾਵਾਂ ਬੋਲਣਾ ਸਿੱਖਦੇ ਹਨ। ਦੂਸਰੀ ਭਾਸ਼ਾ ਸਿੱਖਣਾ ਕਿਸੇ ਵੀ ਉਮਰ ਤੇ (ਜਨਮ ਤੋਂ ਜਾਂ ਬਾਅਦ ਵਿੱਚ) ਅਤੇ ਵੱਖ-ਵੱਖ ਵਾਤਾਵਰਨਾਂ (ਘਰ ਵਿੱਚ, ਡੇਕੋਅਰ ਵਿੱਚ, ਸਮਾਜ ਵਿੱਚ) ਵਿੱਚ ਵਾਪਰ ਸਕਦਾ ਹੈ।

ਦੁਭਾਸ਼ੀ ਬਾਲਕ ਅਤੇ ਬੱਚੇ ਇੱਕ ਭਾਸ਼ਾ ਸਿੱਖਣ ਵਾਲੇ ਬੱਚਿਆਂ ਦੇ ਸਮਾਨ ਉਮਰ ਤੇ ਹੀ ਭਾਸ਼ਾ ਸੰਬੰਧੀ ਮੀਲ ਪੱਥਰਾਂ ਤੇ ਪਹੁੰਚਦੇ ਹਨ। ਪਰ ਇਹ ਆਸ ਨਾ ਕਰੋ ਕਿ ਤੁਹਾਡਾ ਬੱਚਾ ਤੁਰੰਤ ਹੀ ਦੋਵੇਂ ਭਾਸ਼ਾਵਾਂ ਵਿੱਚ ਉਸ ਬੱਚੇ ਦੇ ਸਮਾਨ ਨਿਪੁੰਨਤਾ ਦੇ ਸਤਰ ਤੱਕ ਪਹੁੰਚ ਜਾਏਗਾ ਜਿਸ ਕੋਲ ਕੇਵਲ ਇੱਕ ਭਾਸ਼ਾ ਹੈ। ਦੁਭਾਸ਼ੀ ਬਣਨ ਵਿੱਚ ਸਮਾਂ ਲਗਦਾ ਹੈ !

ਅਧਿਐਨ ਦਰਸਾਉਂਦੇ ਹਨ ਕਿ ਦੇ ਭਾਸ਼ਾਵਾਂ ਸਿੱਖਣ ਦਾ ਸਭ ਤੋਂ ਵਧੀਆ ਸਮਾਂ 7 ਸਾਲ ਦੀ ਉਮਰ ਤੋਂ ਪਹਿਲਾਂ ਹੈ। ਬੱਚਿਆਂ ਲਈ ਜਨਮ ਤੋਂ ਦੇ ਭਾਸ਼ਾਵਾਂ ਸਿੱਖਣਾ ਜਿਆਦਾ ਅਸਾਨ ਹੈ। ਤੁਸੀਂ ਗਰਭ ਅਵਸਥਾ ਦੇ ਦੌਰਾਨ ਵੀ ਬੱਚਿਆਂ ਦਾ ਸੰਪਰਕ ਦੇ ਭਾਸ਼ਾਵਾਂ ਦੇ ਨਾਲ ਕਰਵਾਉਣਾ ਸ਼ੁਰੂ ਕਰ ਸਕਦੇ ਹੋ। ਜਦੋਂ ਮਾਤਾ-ਪਿਤਾ ਦੇ ਭਾਸ਼ਾਵਾਂ ਬੋਲਦੇ ਹਨ ਤਾਂ ਉਨ੍ਹਾਂ ਦਾ ਅਜਾਤ ਬੱਚਾ ਕਈ ਤਰ੍ਹਾਂ ਦੀਆਂ ਅਵਾਜ਼ਾਂ ਸੁਣਦਾ ਹੈ ਜੋ ਉਨ੍ਹਾਂ ਦੇ ਦਿਮਾਗ ਨੂੰ ਦੇ ਭਾਸ਼ਾਵਾਂ ਸਿੱਖਣ ਲਈ ਤਿਆਰ ਕਰਦਾ ਹੈ।



ਬੱਚੇ ਭਾਸ਼ਾ ਸਭ ਤੋਂ ਚੰਗੀ ਤਰ੍ਹਾਂ ਉਨ੍ਹਾਂ ਲੋਕਾਂ ਕੋਲੋਂ ਸਿੱਖਦੇ ਹਨ ਜਿਹੜੇ ਪ੍ਰਵਾਹਸ਼ੀਲ ਹਨ ਅਤੇ ਜਿਹੜੇ ਹਰ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਦੇ ਹਨ।

ਬੱਚੇ ਭਾਸ਼ਾ ਉਸ ਵੇਲੇ ਸਿੱਖਦੇ ਹਨ ਜਦੋਂ ਉਹ ਭਾਸ਼ਾ ਨੂੰ ਅਕਸਰ ਸੁਣਦੇ ਹਨ ਅਤੇ ਉਹ ਅਕਸਰ ਭਾਸ਼ਾ ਦਾ ਅਭਿਆਸ ਕਰ ਸਕਦੇ ਹਨ।

ਬੱਚੇ ਦੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ

ਦੇ ਭਾਸ਼ਾਵਾਂ ਸਿੱਖਣ ਵਿੱਚ ਸਮਾਂ ਅਤੇ ਅਭਿਆਸ ਕਰਨ ਦੇ ਕਈ ਅਵਸਰ ਲਗਦੇ ਹਨ। ਜੇ ਤੁਹਾਡਾ ਬੱਚਾ ਦੇ ਭਾਸ਼ਾਵਾਂ ਸਿੱਖ ਰਿਹਾ ਹੈ ਜਾਂ ਤੀਸਰੀ ਵੀ, ਤਾਂ ਤੁਹਾਡੇ ਬੱਚੇ ਲਈ ਦੂਸਰੇ ਲੋਕਾਂ ਨੂੰ ਅਕਸਰ ਉਸ ਭਾਸ਼ਾ ਦੀ ਵਰਤੋਂ ਕਰਦੇ ਹੋਏ ਸੁਣਨਾ ਜ਼ਰੂਰੀ ਹੈ। ਤੁਹਾਡੇ ਬੱਚੇ ਨੂੰ ਹਰ ਭਾਸ਼ਾ ਵਿੱਚ ਗੱਲ ਕਰਨ ਦਾ ਅਭਿਆਸ ਕਰਨ ਦੀ ਲੋੜ ਵੀ ਹੈ।

ਬਾਲਗਾਂ ਨੂੰ ਗੱਲ ਕਰਦੇ ਹੋਏ ਸੁਣਨਾ ਭਾਸ਼ਾਵਾਂ ਸਿੱਖਣ ਲਈ ਕਾਫੀ ਨਹੀਂ ਹੈ। ਛੋਟੇ ਬੱਚਿਆਂ ਨੂੰ ਸਕ੍ਰੀਨਾਂ (ਟੈਲੀਵਿਜ਼ਨ, ਕੰਪਿਊਟਰ ਅਤੇ ਇਲੈਕਟ੍ਰੋਨਿਕ ਗੇਮਾਂ) ਦੇ ਸਾਮ੍ਹਣੇ ਬਿਠਾਉਣ ਦੀ ਸਿਫਾਰਸ਼ ਵੀ ਨਹੀਂ ਕੀਤੀ ਜਾਂਦੀ। ਬੱਚਿਆਂ ਨੂੰ ਅਜਿਹੇ ਲੋਕਾਂ ਦੇ ਨਾਲ ਮਨੋਰੰਜਨ ਕਰਦੇ ਹੋਏ ਰੈਜ਼ਮੈਂਟ ਦੀਆਂ ਗਤੀਵਿਧੀਆਂ (ਉਦਹਾਰਣ ਲਈ ਕਪੜੇ ਆਦਿ ਪਾਉਣਾ, ਖੇਡਣਾ, ਪਾਰਕ ਜਾਣਾ) ਵਿੱਚ ਭਾਸ਼ਾ ਦੀ ਵਰਤੋਂ ਕਰਨ ਦੀ ਲੋੜ ਹੈ, ਜਿਹੜੇ ਉਨ੍ਹਾਂ ਨੂੰ ਪਿਆਰ ਕਰਦੇ ਹਨ।

ਆਪਣੇ ਬੱਚੇ ਨਾਲ ਉਸ ਭਾਸ਼ਾ ਵਿੱਚ ਗੱਲ ਕਰੋ ਜਿਹੜੀ ਤੁਹਾਨੂੰ ਸੁਭਾਵਿਕ ਲਗਦੀ ਹੈ। ਯਾਦ ਰੱਖੋ ਕਿ ਤੁਸੀਂ ਆਪਣੇ ਬੱਚੇ ਦੇ ਸਭ ਤੋਂ ਉਤਮ ਅਧਿਆਪਕ ਹੋ। ਜੇ ਤੁਸੀਂ ਆਪਣੀ ਪਹਿਲੀ ਭਾਸ਼ਾ ਦੀ ਵਰਤੋਂ ਅਕਸਰ ਅਤੇ ਮਨੋਰੰਜਨ ਕਰਦੇ ਹੋਏ ਕਰਦੇ ਹੋ, ਤਾਂ ਤੁਹਾਡਾ ਬੱਚਾ ਵੀ ਉਸ ਨੂੰ ਵਰਤਣਾ ਚਾਹੇਗਾ।

ਉਹ ਵਿਕਲਪ ਚੁਣੇ ਜਿਹੜਾ ਤੁਹਾਡੇ ਪਰਿਵਾਰ ਲਈ ਸਭ ਤੋਂ ਚੰਗਾ ਮਹਿਸੂਸ ਹੁੰਦਾ ਹੈ

1. **ਇੱਕ ਮਾਤਾ-ਪਿਤਾ**- ਇੱਕ ਭਾਸ਼ਾ: ਇੱਕ ਮਾਤਾ-ਪਿਤਾ ਬੱਚੇ ਦੇ ਨਾਲ ਇੱਕ ਭਾਸ਼ਾ ਬੋਲਦਾ ਹੈ; ਦੂਸਰਾ ਮਾਤਾ-ਪਿਤਾ ਬੱਚੇ ਦੇ ਨਾਲ ਦੂਸਰੀ ਭਾਸ਼ਾ ਬੋਲਦਾ ਹੈ।
2. **ਇੱਕ ਸਥਾਨ - ਇੱਕ ਭਾਸ਼ਾ**: ਘਰ ਵਿੱਚ ਇੱਕ ਭਾਸ਼ਾ ਬੋਲੀ ਜਾਂਦੀ ਹੈ; ਦੂਸਰੀ ਦਿਨ ਦੇ ਦੌਰਾਨ ਡੇਕੋਅਰ ਜਾਂ ਸਕੂਲ ਵਿੱਚ ਬੋਲੀ ਜਾਂਦੀ ਹੈ।
3. **ਇੱਕ ਗਤੀਵਿਧੀ - ਇੱਕ ਭਾਸ਼ਾ**:
 - a. ਦੋਵੇਂ ਮਾਤਾ-ਪਿਤਾ ਦਿਨ ਦੇ ਦੌਰਾਨ ਇੱਕ ਭਾਸ਼ਾ ਬੋਲਦੇ ਹਨ ਅਤੇ ਸ਼ਾਮ ਨੂੰ ਦੂਸਰੀ ਭਾਸ਼ਾ ਬੋਲਦੇ ਹਨ।
 - b. ਇੱਕ ਭਾਸ਼ਾ ਘਰ ਵਿੱਚ ਅਕਸਰ ਬੋਲੀ ਜਾਂਦੀ ਹੈ ਪਰ ਦੂਸਰੀ ਸਮਾਜ ਵਿੱਚ ਘੱਟ ਸਮੇਂ ਦੀ ਗਤੀਵਿਧੀ ਦੇ ਦੌਰਾਨ ਬੋਲੀ ਜਾਂਦੀ ਹੈ (ਉਦਹਾਰਣ ਲਈ ਹਫਤੇ ਵਿੱਚ ਇੱਕ ਵਾਰੀ ਲਾਏਬ੍ਰੇਰੀ ਵਿੱਚ ਅੰਗਰੇਜ਼ੀ ਵਿੱਚ ਸਟੋਰੀ ਟਾਇਮ)।

ਉਹ ਕਾਰਕ ਜਿਹੜੇ ਤੁਹਾਡੇ ਬੱਚੇ ਦੀ ਦੂਸਰੀ ਭਾਸ਼ਾ ਸਿੱਖਣ ਵਿੱਚ ਸਹਾਇਤਾ ਕਰਦੇ ਹਨ

- ◆ ਸਕਾਰਾਤਮਕ ਅਨੁਭਵ
- ◆ ਸਿੱਖਣ ਦਾ ਢੰਗ
- ◆ ਸ਼ਖਸੀਅਤ
- ◆ ਦੂਸਰੀ ਭਾਸ਼ਾ ਪ੍ਰਤੀ ਰਵੱਈਆ
- ◆ ਸਿੱਖਣ ਲਈ ਪ੍ਰੇਰਣਾ
- ◆ ਬਾਲਗਾਂ ਦੁਆਰਾ ਵਰਤੀ ਗਈ ਭਾਸ਼ਾ ਦੀ ਗੁਣਵੱਤਾ
- ◆ ਹਰ ਭਾਸ਼ਾ ਸੁਣਨ ਅਤੇ ਉਸ ਵਿੱਚ ਗੱਲ ਕਰਨ ਦੇ ਸਮੇਂ ਦੀ ਮਾਤਰਾ

ਉਹ ਵੱਖਰੇ ਤਰੀਕੇ ਜਿੰਨਾਂ ਨਾਲ ਬੱਚੇ ਦੇ ਭਾਸ਼ਾਵਾਂ ਸਿੱਖਦੇ ਹਨ

ਜਨਮ ਤੋਂ ਇੱਕੋ ਵੇਲੇ ਦੇ ਭਾਸ਼ਾਵਾਂ ਸਿੱਖਣਾ (ਸਮਕਾਲੀ ਸਿੱਖਿਆ):

ਕੁਝ ਬੱਚੇ 3 ਸਾਲ ਦੀ ਉਮਰ ਤੋਂ ਪਹਿਲਾਂ ਦੇ ਭਾਸ਼ਾਵਾਂ ਸਿੱਖ ਲੈਂਦੇ ਹਨ।



"ਮੇਰੀ 18 ਮਹੀਨੇ ਦੀ ਬੇਟੀ, ਮਾਰੀਆ, ਜਨਮ ਤੋਂ ਸਪੈਨਿਸ਼ ਅਤੇ ਫ੍ਰੈਂਚ ਸਿੱਖ ਰਹੀ ਹੈ। ਮੈਂ ਉਸ ਨਾਲ ਸਪੈਨਿਸ਼ ਬੋਲਦੀ ਹਾਂ ਅਤੇ ਉਸ ਦੇ ਪਿਤਾ ਉਸ ਨਾਲ ਫ੍ਰੈਂਚ ਬੋਲਦੇ ਹਨ।

18 ਮਹੀਨੇ ਤੇ, ਮਾਰੀਆ ਕੋਲ 30 ਸ਼ਬਦ ਹਨ : 15 ਸਪੈਨਿਸ਼ ਵਿੱਚ ਅਤੇ 15 ਵੱਖਰੇ ਸ਼ਬਦ ਫ੍ਰੈਂਚ ਵਿੱਚ। ਇਸ ਦਾ ਮਤਲਬ ਹੈ ਕਿ ਉਹ ਭਾਸ਼ਾ ਚੰਗੀ ਤਰ੍ਹਾਂ ਵਰਤ ਰਹੀ ਹੈ। ਕਈ ਵਾਰੀ, ਉਹ ਦੋਵੇਂ ਭਾਸ਼ਾਵਾਂ ਵਿੱਚ ਗਲਤੀਆਂ ਕਰਦੀ ਹੈ ਪਰ ਇਹ ਸੁਭਾਵਿਕ ਹੈ ਅਤੇ ਇਸ ਦੀ ਆਸ ਕੀਤੀ ਜਾਂਦੀ ਹੈ ਜਦੋਂ ਇੱਕੋ ਵੇਲੇ ਦੇ ਭਾਸ਼ਾਵਾਂ ਸਿੱਖੀਆਂ ਜਾਂਦੀਆਂ ਹਨ।

ਅਸੀਂ ਖੁਸ਼ ਹਾਂ ਕਿ ਉਹ ਦੁਭਾਸ਼ੀ ਹੈ। ਫ੍ਰੈਂਚ ਅਤੇ ਸਪੈਨਿਸ਼ ਬੋਲਣ ਦੇ ਸਮਰੱਥ ਹੋਣਾ ਸਾਡੇ ਲਈ ਮਹੱਤਵਪੂਰਨ ਹੈ। ਮੈਂ ਜਾਣਦੀ ਹਾਂ ਕਿ ਇਹ ਉਸ ਨੂੰ ਆਪਣੇ ਨਾਨਾ-ਨਾਨੀ ਦਾਦਾ-ਦਾਦੀ ਜੋ ਕਿ ਜਿਆਦਾਤਰ ਸਪੈਨਿਸ਼ ਬੋਲਦੇ ਹਨ ਦੇ ਨਾਲ ਜੁੜਨ ਵਿੱਚ ਸਹਾਇਤਾ ਕਰਦਾ ਹੈ। ਇਹ ਉਸ ਲਈ ਮਜ਼ੇਦਾਰ ਵੀ ਹੈ ਕਿਉਂਕਿ ਉਹ ਫ੍ਰੈਂਚ ਅਤੇ ਸਪੈਨਿਸ਼ ਦੋਸਤਾਂ ਦੇ ਨਾਲ ਖੇਡ ਸਕਦੀ ਹੈ।"

ਪਹਿਲੀ ਭਾਸ਼ਾ ਸਿੱਖਣ ਤੋਂ ਬਾਦ ਦੂਸਰੀ ਭਾਸ਼ਾ ਸਿੱਖਣਾ (ਤਰਤੀਬਵਾਰ ਸਿੱਖਿਆ):

ਕੁਝ ਬੱਚੇ ਇੱਕ ਵੇਲੇ ਇੱਕ ਹੀ ਭਾਸ਼ਾ ਸਿੱਖਦੇ ਹਨ। ਦੂਸਰੀ ਭਾਸ਼ਾ ਆਮਤੌਰ ਤੇ 3 ਸਾਲ ਦੀ ਉਮਰ ਤੋਂ ਬਾਅਦ ਸਿੱਖੀ ਜਾਂਦੀ ਹੈ। ਦੂਸਰੀ ਭਾਸ਼ਾ ਡੇਕੇਅਰ ਵਿੱਚ, ਸਕੂਲ ਵਿੱਚ, ਜਾਂ ਪਰਿਵਾਰ ਦੇ ਸਦੱਸ ਰਾਹੀਂ ਸਿੱਖੀ ਜਾ ਸਕਦੀ ਹੈ।

"ਮੇਰਾ ਬੇਟਾ, ਚੇਨ 3 ਸਾਲ ਦਾ ਹੈ। ਅਸੀਂ ਉਸ ਨਾਲ ਘਰ ਵਿੱਚ ਜਨਮ ਤੋਂ ਮੈਂਡੇਰਿੰਨ ਵਿੱਚ ਗੱਲ ਕੀਤੀ। ਪੰਜ ਮਹੀਨੇ ਪਹਿਲਾਂ, ਉਸ ਨੇ ਡੇਕੇਅਰ ਜਾਣਾ ਸ਼ੁਰੂ ਕੀਤਾ ਜਿਥੇ ਉਹ ਅੰਗਰੇਜ਼ੀ ਨੂੰ ਦੂਸਰੀ ਭਾਸ਼ਾ ਦੀ ਤਰ੍ਹਾਂ ਸਿੱਖ ਰਿਹਾ ਹੈ।

ਸ਼ੁਰੂ ਵਿੱਚ, ਚੇਨ ਡੇਕੇਅਰ ਵਿੱਚ ਮੈਂਡੇਰਿੰਨ ਦੇ ਸ਼ਬਦ ਵਰਤਦਾ ਸੀ। ਪਰ ਅਧਿਆਪਕਾਂ ਵਿੱਚੋਂ ਕੋਈ ਵੀ ਮੈਂਡੇਰਿੰਨ ਨਹੀਂ ਬੋਲ ਸਕਦਾ ਸੀ। ਇਸ ਲਈ, ਉਸ ਨੇ ਡੇਕੇਅਰ ਵਿੱਚ ਉਸ ਨੂੰ ਵਰਤਣਾ ਬੰਦ ਕਰ ਦਿੱਤਾ ਅਤੇ ਲਗਭਗ 4 ਮਹੀਨੇ ਤੱਕ ਚੁਪ ਰਿਹਾ। ਘਰ ਵਿੱਚ, ਉਹ ਸਾਰਾ ਟਾਇਮ ਗੱਲ ਕਰਦਾ ਰਹਿੰਦਾ।


ਅਧਿਆਪਕਾਂ ਚਿੰਤਤ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅੰਗਰੇਜ਼ੀ ਨੂੰ ਕਿਵੇਂ ਵਰਤਣਾ ਹੈ। ਦੂਸਰੀ ਭਾਸ਼ਾ ਸਿੱਖਣ ਵਾਲੇ ਬਹੁਤ ਸਾਰੇ ਬੱਚਿਆਂ ਦੀ ਇੱਕ ਮੌਨ ਅਵਧੀ ਹੁੰਦੀ ਹੈ ਜਿਹੜੀ 6 ਮਹੀਨੇ ਤੱਕ ਰਹਿ ਸਕਦੀ ਹੈ। ਸਾਡੇ ਨਾਲ ਗੱਲ ਕਰਨ ਤੋਂ ਬਾਅਦ, ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਮੈਂਡੇਰਿੰਨ ਵਿੱਚ ਚੇਨ ਬਹੁਤ ਸਾਰੇ ਸ਼ਬਦ ਵਰਤਦਾ ਹੈ ਅਤੇ 4 ਤੋਂ 6 ਸ਼ਬਦਾਂ ਵਾਲੇ ਵਾਕਾਂ ਵਿੱਚ ਬੋਲਦਾ ਹੈ।

ਕੁਝ ਦਿਨਾਂ ਤੋਂ, ਉਸ ਦੇ ਅਧਿਆਪਕ ਨੇ ਦੇਖਿਆ ਹੈ ਕਿ ਉਸ ਨੇ "ਰਾਏ, ਬਾਏ, ਕਾਓ, ਕੈਟ, ਬਲੂ, ਈਟ, ਥਰਸਟੀ" ਵਰਗੇ ਸ਼ਬਦ ਅਤੇ ਛੋਟੇ ਵਾਕ (ਉਦਾਹਰਣ ਲਈ "ਡੌਟ ਨੇ", "ਫੈਟਸ ਦਿਸ") ਵਰਤਣੇ ਸ਼ੁਰੂ ਕਰ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਗਰੇਜ਼ੀ ਸਿੱਖਣ ਵਿੱਚ ਕੁਝ ਸਮਾਂ ਲਗੇਗਾ ਅਤੇ ਉਹ ਗਲਤੀਆਂ ਕਰੇਗਾ, ਪਰ ਅਸੀਂ ਜਾਣਦੇ ਹਾਂ ਕਿ, ਜਲਦੀ ਹੀ, ਉਹ ਦੋਵੇਂ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਵਰਤ ਸਕੇਗਾ।"



ਹਰ ਪਰਿਵਾਰ ਨੂੰ ਉਨ੍ਹਾਂ ਦੇ ਪਰਿਵਾਰਕ ਜੀਵਨ, ਉਨ੍ਹਾਂ ਦੀ ਸਥਿਤੀ, ਉਨ੍ਹਾਂ ਦੇ ਵਿਸ਼ਵਾਸਾਂ, ਉਨ੍ਹਾਂ ਦੀ ਸੱਭਿਅਤਾ ਅਤੇ ਹਰ ਭਾਸ਼ਾ ਵਿੱਚ ਉਨ੍ਹਾਂ ਦੀਆਂ ਕੁਸ਼ਲਤਾਵਾਂ ਦੇ ਅਧਾਰ ਤੇ ਸਭ ਤੋਂ ਚੰਗਾ ਫੈਸਲਾ ਲੈਣਾ ਚਾਹੀਦਾ ਹੈ। ਇੱਕ ਵਾਰੀ ਫੈਸਲਾ ਕਰ ਲੈਣ ਤੋਂ ਬਾਅਦ, ਆਪਣੇ ਫੈਸਲੇ ਤੇ ਟਿਕੇ ਰਹੋ। ਇਹ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਫੈਸਲਾ ਹੈ !

ਜਦੋਂ ਇੱਕ ਬੱਚਾ ਦੇ ਭਾਸ਼ਾਵਾਂ ਸਿੱਖਦਾ ਹੈ ਤਾਂ ਕੀ ਆਸ ਕੀਤੀ ਜਾਣੀ ਚਾਹੀਦੀ ਹੈ



ਘਰ ਵਿੱਚ 2 ਭਾਸ਼ਾਵਾਂ ਸਿੱਖਣਾ ਛੋਟੇ ਬੱਚਿਆਂ ਵਿੱਚ ਪਰੇਸ਼ਾਨੀ ਜਾਂ ਭਾਸ਼ਾ ਸੰਬੰਧੀ ਸਮੱਸਿਆ ਦਾ ਕਾਰਨ ਨਹੀਂ ਬਣਦਾ। ਪਰ, ਯਾਦ ਰੱਖੋ ਕਿ ਬੱਚਿਆਂ ਨੂੰ ਭਾਸ਼ਾ ਵਿੱਚ ਚੰਗਾ ਹੋਣ ਲਈ ਹਰ ਭਾਸ਼ਾ ਨੂੰ ਅਕਸਰ ਸੁਣਨਾ ਅਤੇ ਉਸ ਨੂੰ ਬੋਲਣ ਦਾ ਅਭਿਆਸ ਕਰਨ ਦੀ ਲੋੜ ਹੈ। ਬੱਚੇ ਉਨ੍ਹਾਂ ਲੋਕਾਂ ਕੋਲੋਂ ਭਾਸ਼ਾ ਸਭ ਤੋਂ ਚੰਗੀ ਤਰ੍ਹਾਂ ਸਿੱਖਦੇ ਹਨ ਜੋ ਉਸ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਦੇ ਹਨ। ਜੇ ਮਾਤਾ-ਪਿਤਾ ਅੰਗਰੇਜ਼ੀ ਜਾਂ ਫ੍ਰੈਂਚ ਪ੍ਰਵਾਹਸ਼ੀਲ ਢੰਗ ਨਾਲ ਨਹੀਂ ਬੋਲਦੇ, ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਭਾਸ਼ਾ (ਵਾਂ) ਵਰਤਣੀ ਚਾਹੀਦੀ ਹੈ। ਇੱਕ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣਾ ਦੇ ਭਾਸ਼ਾਵਾਂ ਨੂੰ ਘਟੀਆ ਤਰੀਕੇ ਨਾਲ ਸੁਣਨ ਅਤੇ ਸਿੱਖਣ ਨਾਲੋਂ ਬਿਹਤਰ ਹੈ। ਪਹਿਲੀ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਨ ਨਾਲ, ਬੱਚੇ ਦੂਸਰੀ ਭਾਸ਼ਾ ਨੂੰ ਘਰ ਦੇ ਬਾਹਰ ਜਿਵੇਂ ਕਿ ਡੇਕੋਅਰ, ਸਕੂਲ ਜਾਂ ਸਮਾਜਿਕ ਪ੍ਰੋਗਰਾਮਾਂ ਵਿੱਚ ਜਿਆਦਾ ਅਸਾਨੀ ਨਾਲ ਸਿੱਖ ਸਕਦੇ ਹਨ।

ਅਧਿਐਨ ਦਰਸਾਉਂਦੇ ਹਨ ਕਿ ਭਾਸ਼ਾ ਵਿੱਚ ਦੇਰੀ ਵਾਲੇ ਬੱਚੇ ਵੀ ਦੇ ਭਾਸ਼ਾਵਾਂ ਸਿੱਖ ਸਕਦੇ ਹਨ। ਜੇ ਉਹ ਦੇ ਭਾਸ਼ਾਵਾਂ ਸੁਣਦੇ ਜਾਂ ਸਿੱਖਦੇ ਹਨ ਤਾਂ ਉਹ ਜਿਆਦਾ ਪਿਛੜੇ ਨਹੀਂ ਹੋ ਜਾਂਦੇ। ਪਰ ਉਨ੍ਹਾਂ ਦੀਆਂ ਬੋਲੀ ਅਤੇ ਭਾਸ਼ਾ ਦੀਆਂ ਮੁਸ਼ਕਲਾਂ ਦੇਵੇਂ ਭਾਸ਼ਾਵਾਂ ਵਿੱਚ ਸੁਣਾਈ ਦੇਣਗੀਆਂ। ਜੇ ਤੁਹਾਡੇ ਬੱਚੇ ਦੀ ਭਾਸ਼ਾ ਵਿੱਚ ਦੇਰ ਹੈ, ਤਾਂ ਵੀ ਦੇਵੇਂ ਭਾਸ਼ਾਵਾਂ ਵਰਤਣਾ ਜਾਰੀ ਰੱਖੋ। ਜੇ ਤੁਸੀਂ ਬੱਚੇ ਨੂੰ ਇੱਕ ਭਾਸ਼ਾ ਤੱਕ ਸੀਮਿਤ ਕਰੋਗੇ, ਤਾਂ ਇਹ ਤੁਹਾਡੇ ਬੱਚੇ ਦੇ ਗੱਲ ਕਰਨ, ਖੇਡਣ ਅਤੇ ਪਰਿਵਾਰ ਦੇ ਦੂਸਰੇ ਸਦੱਸਾਂ ਜਾਂ ਸਮਾਜ ਦੇ ਦੂਸਰੇ ਲੋਕਾਂ ਨੂੰ ਜਾਣ ਸਕਣ ਦੇ ਸੰਜੋਗਾਂ ਨੂੰ ਘਟਾ ਸਕਦਾ ਹੈ।

ਦੂਸਰੀ ਭਾਸ਼ਾ ਸਿੱਖ ਰਹੇ ਸਾਰੇ ਬੱਚਿਆਂ ਲਈ ਸੁਭਾਵਿਕ ਹੈ:

- ◆ **ਇੱਕ ਭਾਸ਼ਾ ਨੂੰ ਦੂਸਰੀ ਨਾਲੋਂ ਜਿਆਦਾ ਵਰਤਣਾ।** ਇਹ ਉਸ ਵੇਲੇ ਹੁੰਦਾ ਹੈ ਜਦੋਂ ਤੁਹਾਡਾ ਬੱਚਾ ਉਸ ਭਾਸ਼ਾ ਨੂੰ ਜਿਆਦਾ ਵਾਰੀ ਸੁਣਦਾ ਅਤੇ ਬੋਲਦਾ ਹੈ। ਜੇ ਤੁਸੀਂ ਅਤੇ ਤੁਹਾਡਾ ਸਾਥੀ ਦੇ ਵੱਖਰੀਆਂ ਭਾਸ਼ਾਵਾਂ ਬੋਲਦੇ ਹੋ, ਤਾਂ "ਇੱਕ ਮਾਤਾ-ਪਿਤਾ – ਇੱਕ ਭਾਸ਼ਾ" ਵਾਲੀ ਪਹੁੰਚ ਤੁਹਾਡੇ ਬੱਚੇ ਦੀ ਦੋਵੇਂ ਭਾਸ਼ਾਵਾਂ ਵਿੱਚ ਕਾਫੀ ਅਭਿਆਸ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ, ਖਾਸ ਕਰਕੇ ਜਦੋਂ ਇੱਕ ਭਾਸ਼ਾ ਘਰ ਦੇ ਬਾਹਰ ਬਹੁਤ ਘੱਟ ਬੋਲੀ ਜਾਂਦੀ ਹੈ। ਫੈਸਲਾ ਕਰੋ ਕਿ ਤੁਸੀਂ ਪਰਿਵਾਰ ਅਤੇ ਦੇਸਤਾਂ ਦੇ ਨਾਲ ਕਿਹੜੀ ਭਾਸ਼ਾ ਵਰਤੇਗੇ।
- ◆ **ਦੋਵੇਂ ਭਾਸ਼ਾਵਾਂ ਵਿੱਚੋਂ ਸ਼ਬਦਾਂ ਨੂੰ ਇੱਕੋ ਵਾਕ ਵਿੱਚ ਮਿਲਾਉਣਾ।** ਇੱਕ ਤੋਂ ਵੱਧ ਭਾਸ਼ਾ ਵਰਤ ਰਹੇ ਪਰਿਵਾਰਾਂ ਵਿੱਚ, ਬਾਲਗ ਅਤੇ ਬੱਚੇ ਕਈ ਵਾਰੀ ਭਾਸ਼ਾਵਾਂ ਦੇ ਵਿੱਚ ਅਗੇ ਪਿੱਛੇ ਫੇਰ ਬਦਲ ਕਰਦੇ ਹਨ। ਜੇ ਤੁਸੀਂ ਦੋ ਭਾਸ਼ਾਵਾਂ ਵਿੱਚ ਅਗੇ ਪਿੱਛੇ ਫੇਰ ਬਦਲ ਕਰਦੇ ਹੋ, ਤਾਂ "ਇੱਕ ਮਾਤਾ-ਪਿਤਾ – ਇੱਕ ਗਤੀਵਿਧੀ" ਵਾਲੀ ਪਹੁੰਚ ਨੂੰ ਵਰਤਣਾ ਸਹਾਇਕ ਹੋ ਸਕਦਾ ਹੈ। ਜਦੋਂ ਤੁਸੀਂ ਆਪਣੇ ਬੱਚੇ ਨੂੰ ਦੋ ਭਾਸ਼ਾਵਾਂ ਮਿਲਾਉਂਦੇ ਹੋਏ ਸੁਣੋ, ਤਾਂ ਆਪਣੇ ਬੱਚੇ ਨੂੰ ਵਰਤਣ ਲਈ ਸਹੀ ਸ਼ਬਦ ਦਿਓ। ਦੋ ਭਾਸ਼ਾਵਾਂ ਵਿੱਚ ਅਗੇ ਪਿੱਛੇ ਫੇਰ ਬਦਲ ਕਰਕੇ ਪਿਛੇਤਾ ਨਹੀਂ ਹੋਏਗਾ।
- ◆ **ਉਨ੍ਹਾਂ ਦੇ ਸਾਰੇ ਨਿਯਮ ਸਿੱਖ ਲੈਣ ਤੱਕ ਨਵੀਂ ਭਾਸ਼ਾਵਾਂ ਵਿੱਚ ਗਲਤੀਆਂ ਕਰਨਾ।** ਜਦੋਂ ਤੁਹਾਡਾ ਬੱਚਾ ਗਲਤੀਆਂ ਕਰਦਾ ਹੈ (ਅਤੇ ਅਜਿਹਾ ਹੋਏਗਾ), ਤਾਂ ਕੇਵਲ ਸਹੀ ਸ਼ਬਦ ਜਾਂ ਬਿਹਤਰ ਵਾਕ ਵਰਤ ਕੇ ਵਾਪਸ ਦੇਹਰਾਓ।
- ◆ **ਪਹਿਲੀ ਭਾਸ਼ਾ ਗੁਆ ਦੇਣਾ।** ਜਿਵੇਂ ਜਿਵੇਂ ਬੱਚੇ ਨਵੀਂ ਭਾਸ਼ਾ ਨੂੰ ਵਰਤਣ ਵਿੱਚ ਬਿਹਤਰ ਹੁੰਦੇ ਜਾਂਦੇ ਹਨ, ਹੋ ਸਕਦਾ ਹੈ ਕਿ ਉਹ ਆਪਣੀ ਪਹਿਲੀ ਭਾਸ਼ਾ ਵਰਤਣਾ ਬੰਦ ਕਰਨਾ ਚਾਹੁਣ। ਜੇ ਤੁਹਾਡੇ ਬੱਚੇ ਨੇ ਡੇਕੇਅਰ ਜਾਂ ਸਕੂਲ ਸ਼ੁਰੂ ਕਰ ਲਿਆ ਹੈ, ਤਾਂ ਵੀ ਘਰ ਵਿੱਚ ਆਪਣੇ ਬੱਚੇ ਦੇ ਨਾਲ ਆਪਣੀ ਪਹਿਲੀ ਭਾਸ਼ਾ ਵਿੱਚ ਗੱਲ ਕਰਦੇ ਰਹੋ। ਭਾਸ਼ਾ ਪਰਿਵਾਰਕ ਜੀਵਨ, ਪਰੰਪਰਾਵਾਂ ਅਤੇ ਸਭਿਆਚਾਰ ਦਾ ਮਹੱਤਵਪੂਰਨ ਹਿੱਸਾ ਹੈ। ਜੇ ਬੱਚਾ ਉਨ੍ਹਾਂ ਦੀ ਪਹਿਲੀ ਭਾਸ਼ਾ ਗੁਆ ਦਿੰਦਾ ਹੈ, ਤਾਂ ਉਸ ਦਾ ਅਸਰ ਉਸ ਦੀ ਪਛਾਣ ਦੀ ਅਨੁਭੂਤੀ ਤੇ ਪੈ ਸਕਦਾ ਹੈ। ਆਪਣੇ ਪਰਿਵਾਰ ਅਤੇ ਸਮਾਜ ਦੇ ਨਾਲ ਆਪਣੀ ਪਹਿਲੀ ਭਾਸ਼ਾ ਵਿੱਚ ਗਤੀਵਿਧੀਆਂ ਦੀ ਯੋਜਨਾ ਬਣਾਓ। ਆਪਣੇ ਬੱਚੇ ਦੀ ਤੁਹਾਡੀ ਪਹਿਲੀ ਭਾਸ਼ਾ ਵਰਤਣ ਦੀਆਂ ਕੋਸ਼ਿਸ਼ਾਂ ਨੂੰ "ਹਾਈ ਫਾਇਵ", "ਇੱਕ ਜੱਫੀ" ਜਾਂ "ਮੈਨੂੰ ਤੈਨੂੰ ਕੈਨਟੋਨੀਜ਼ ਬੋਲਦੇ ਹੋਏ ਸੁਣਨਾ ਬਹੁਤ ਚੰਗਾ ਲਗਦਾ ਹੈ", ਵਰਗੀ ਟਿੱਪਣੀ ਦੇ ਕੇ ਪੁਰਸਕਾਰ ਦਿਓ।

ਯਾਰ ਰੱਖੋ, ਦੋ ਭਾਸ਼ਾਵਾਂ ਸਿੱਖਣ ਵਿੱਚ ਸਮਾਂ ਅਤੇ ਅਭਿਆਸ ਲਗਦਾ ਹੈ। ਇਸ ਲਈ, ਘਰ ਵਿੱਚ ਆਪਣੀ ਪਹਿਲੀ ਭਾਸ਼ਾ (ਵਾਂ) ਵਰਤਣਾ ਜਾਰੀ ਰੱਖੋ। ਆਪਣੇ ਬੱਚੇ ਦੀਆਂ ਰੁਚੀਆਂ ਬਾਰੇ ਗੱਲ ਕਰੋ। ਆਪਣੇ ਬੱਚੇ ਦੀ ਪਹਿਲੀ ਭਾਸ਼ਾ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰਨ ਲਈ ਅਤੇ ਉਸ ਨੂੰ ਰੱਖਣ ਵਾਸਤੇ ਪੜ੍ਹੋ, ਖੜੋ ਅਤੇ ਗਾਓ।



ਵੱਟੋ ਲਈ ਆਭਾਰ: ਸਾਇਮਨ ਬਲੋਕਲੀ (ਜੀ ਸੀ)

ਦੇ ਭਾਸ਼ਾਵਾਂ ਸਿੱਖਣ ਦੇ ਲਾਭ

ਦੇ ਭਾਸ਼ਾਵਾਂ ਸਿੱਖਣਾ ਦਿਮਾਗੀ ਕਸਰਤ ਦੀ ਤਰ੍ਹਾਂ ਹੈ; ਇਹ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ। ਅਧਿਐਨ ਦਰਸਾਉਂਦੇ ਹਨ ਕਿ ਦੁਬਾਸ਼ੀ ਹੋਣਾ ਦਿਮਾਗ ਨੂੰ ਤਾਕਤਵਰ ਬਣਾਉਂਦਾ ਹੈ, ਮੁੱਖ ਤੌਰ ਤੇ ਭਾਸ਼ਾ, ਯਾਦਦਾਸ਼ਤ ਅਤੇ ਧਿਆਨ ਦੇ ਖੇਤਰਾਂ ਵਿੱਚ।

ਦੇ ਭਾਸ਼ਾਵਾਂ ਸਿੱਖਣ ਵਾਲੇ:

- ◆ ਬੱਚਿਆਂ ਦੀਆਂ ਭਾਸ਼ਾ ਅਤੇ ਸੁਣਨ ਸੰਬੰਧੀ ਕੁਸ਼ਲਤਾਵਾਂ ਬਿਹਤਰ ਹੁੰਦੀਆਂ ਹਨ
- ◆ ਬੱਚੇ ਪੜ੍ਹਨ ਅਤੇ ਲਿੱਖਣ ਵਿੱਚ ਬਿਹਤਰ ਹੁੰਦੇ ਹਨ
- ◆ ਬੱਚੇ ਜਿਆਦਾ ਰਚਨਾਤਮਕ ਹੁੰਦੇ ਹਨ
- ◆ ਬੱਚਿਆਂ ਦੀਆਂ ਇੱਕੋ ਵੇਲੇ ਇੱਕ ਤੋਂ ਵੱਧ ਕੰਮ ਕਰਨ ਸੰਬੰਧੀ ਕੁਸ਼ਲਤਾਵਾਂ ਬਿਹਤਰ ਹੁੰਦੀਆਂ ਹਨ
- ◆ ਬੱਚਿਆਂ ਦੀ ਯਾਦਦਾਸ਼ਤ ਜਿਆਦਾ ਤੀਬਰ ਹੁੰਦੀ ਹੈ
- ◆ ਬੱਚੇ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਬਿਹਤਰ ਹੁੰਦੇ ਹਨ
- ◆ ਬੱਚਿਆਂ ਦੇ ਜਿਆਦਾ ਦੇਸਤ ਬਣਨ ਦੇ ਸੰਜੋਗ ਹੁੰਦੇ ਹਨ
- ◆ ਬੱਚਿਆਂ ਨੂੰ ਜੀਵਨ ਵਿੱਚ ਅਗੇ ਬਿਹਤਰ ਨੈਕਰੀਆਂ ਮਿਲਦੀਆਂ ਹਨ



ਕਾਰਜਨੀਤੀਆਂ



ਆਪਣੇ ਬੱਚੇ ਦੇ ਨਾਲ ਆਪਣੀ ਪਹਿਲੀ ਭਾਸ਼ਾ ਵਿੱਚ ਗੱਲ ਕਰੋ

- ◆ ਆਪਣੇ ਬੱਚੇ ਦੇ ਨਾਲ ਆਪਣੀ ਪਹਿਲੀ ਭਾਸ਼ਾ ਵਿੱਚ ਗੱਲ ਕਰਨਾ ਤੁਹਾਡੇ ਬੱਚੇ ਨੂੰ ਭਾਸ਼ਾ ਦਾ ਸਭ ਤੋਂ ਵਧੀਆ ਮਾਡਲ ਦਿੰਦਾ ਹੈ। ਤੁਸੀਂ ਵਿਚਾਰਾਂ ਨੂੰ ਜਿਆਦਾ ਬਿਹਤਰ ਸਮਝਾ ਸਕਦੇ ਹੋ, ਜਿਆਦਾ ਜਟਿਲ ਸ਼ਬਦ ਵਰਤ ਸਕਦੇ ਹੋ, ਚੁਟਕਲੇ ਸਾਂਝੇ ਕਰ ਸਕਦੇ ਹੋ, ਸਵਾਲ ਪੁੱਛ ਸਕਦੇ ਹੋ ਅਤੇ ਆਪਣੀ ਪਹਿਲੀ ਭਾਸ਼ਾ ਵਿੱਚ ਜਿਆਦਾ ਸੁਭਾਵਿਕ ਹੋ ਸਕਦੇ ਹੋ।
- ◆ ਆਪਣੀ ਪਹਿਲੀ ਭਾਸ਼ਾ ਵਿੱਚ ਗੱਲ ਕਰਦੇ ਰਹੋ, ਜੇ ਤੁਹਾਡੇ ਬੱਚਾ ਡੇਕੇਅਰ ਜਾਂ ਸਕੂਲ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਵੇਲੇ ਵੀ ਜਦੋਂ ਉਹ ਦੂਸਰੀ ਭਾਸ਼ਾ ਵਿੱਚ ਜਵਾਬ ਦੇਣ।
- ◆ ਜਦੋਂ ਤੁਹਾਡਾ ਬੱਚਾ ਡੇਕੇਅਰ ਜਾਂ ਸਕੂਲ ਸ਼ੁਰੂ ਕਰਦਾ ਹੈ, ਤਾਂ ਅਧਿਆਪਕ ਦੇ ਨਾਲ ਆਪਣੀ ਪਹਿਲੀ ਭਾਸ਼ਾ ਵਿੱਚੋਂ ਕੁਝ ਸ਼ਬਦ ਸਾਂਝੇ ਕਰੋ ਜਿਹੜੇ ਤੁਹਾਡਾ ਬੱਚਾ ਜ਼ਰੂਰਤਾਂ ਜਾਂ ਭਾਵਨਾਵਾਂ ਦੇ ਬਾਰੇ ਗੱਲ ਕਰਨ ਲਈ ਵਰਤ ਸਕਦਾ ਹੈ (ਉਦਾਹਰਣ ਲਈ "ਵੈਂਟਰ", "ਹਰਟ", "ਪੈਂਟੀ")। ਇਹ ਅਧਿਆਪਕ ਨੂੰ ਤੁਹਾਡੇ ਬੱਚੇ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ।
- ◆ ਆਪਣੇ ਬੱਚੇ ਦੇ ਨਾਲ ਆਪਣੇ ਪਰਿਵਾਰ ਅਤੇ ਆਪਣੀ ਸੱਭਿਅਤਾ ਬਾਰੇ ਗੱਲ ਕਰੋ। ਹਾਲੀਆ ਜਾਂ ਬੀਤੀਆਂ ਪਰਿਵਾਰਕ ਘਟਨਾਵਾਂ ਅਤੇ ਪਰੰਪਰਾਗਤ ਸੰਗੀਤ, ਕਪੜਿਆਂ ਜਾਂ ਭੋਜਨ ਬਾਰੇ ਗੱਲ ਕਰੋ।



ਆਪਣੀ ਪਹਿਲੀ ਭਾਸ਼ਾ ਵਿੱਚ ਕਿਤਾਬਾਂ ਪੜ੍ਹੋ

- ◆ ਅਕਸਰ ਕਿਤਾਬਾਂ ਪੜ੍ਹੋ। ਉਨ੍ਹਾਂ ਨੂੰ ਆਪਣੀ ਪਹਿਲੀ ਭਾਸ਼ਾ ਵਿੱਚ ਪੜ੍ਹ ਕੇ ਸੁਣਾਓ।
- ◆ ਉਹ ਕਹਾਣੀਆਂ ਸੁਣਾਓ ਜਿਹੜੀਆਂ ਤੁਸੀਂ ਬੱਚੇ ਦੀ ਤਰ੍ਹਾਂ ਆਪਣੀ ਪਹਿਲੀ ਭਾਸ਼ਾ ਵਿੱਚ ਸਿੱਖੀਆਂ ਸੀ। ਕਿਤਾਬਾਂ ਅਤੇ ਕਹਾਣੀਆਂ ਸੁਣਾਉਣਾ ਬੱਚਿਆਂ ਨੂੰ ਸੁਣਨ, ਸੋਚਣ, ਭਾਸ਼ਾ ਅਤੇ ਪੜ੍ਹਨ ਸੰਬੰਧੀ ਕੁਸ਼ਲਤਾਵਾਂ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰਦੇ ਹਨ।
- ◆ ਕਿਤਾਬਾਂ ਵਿਚਲੀਆਂ ਤਸਵੀਰਾਂ ਬਾਰੇ ਗੱਲ ਕਰੋ। ਇੰਨਾਂ ਤਸਵੀਰਾਂ ਬਾਰੇ ਵਾਰੀ ਵਾਰੀ ਗੱਲ ਕਰੋ। ਤੁਹਾਡਾ ਬੱਚਾ ਤੁਹਾਡੀ ਪਹਿਲੀ ਭਾਸ਼ਾ ਵਿੱਚ ਨਵੇਂ ਸ਼ਬਦ ਸਿੱਖੇਗਾ।
- ◆ ਘਰ ਵਿੱਚ ਪੜ੍ਹਨ ਵਾਲੀ ਸਮੱਗਰੀ (ਕਾਮਿਕ ਬੁਕਾਂ, ਰਸਾਲੇ, ਸੀਰੀਅਲ ਦੇ ਡੱਬੇ) ਰੱਖੋ।
- ◆ ਲਾਇਬ੍ਰੇਰੀ ਕਾਰਡ ਪ੍ਰਾਪਤ ਕਰੋ ਅਤੇ ਅਕਸਰ ਲਾਇਬ੍ਰੇਰੀ ਜਾਓ। ਕਿਤਾਬਾਂ ਵੱਖ ਵੱਖ ਭਾਸ਼ਾਵਾਂ ਵਿੱਚ ਉਪਲਬਧ ਹਨ।



ਆਪਣੇ ਬੱਚੇ ਦੇ ਨਾਲ ਆਪਣੀ ਪਹਿਲੀ ਭਾਸ਼ਾ ਵਿੱਚ ਖੇਡੋ ਅਤੇ ਗਾਓ

- ◆ ਜਦੋਂ ਤੁਹਾਡਾ ਬੱਚਾ ਖੇਡਦਾ ਹੈ, ਤਾਂ ਉਹ ਆਪਣੀ ਵਾਰੀ ਲਈ ਉਡੀਕ ਕਰਨਾ, ਨਿਰਦੇਸ਼ਨਾਂ ਦਾ ਪਾਲਣ ਕਰਨਾ ਅਤੇ ਮਨੋਰੰਜਨ ਕਰਦੇ ਹੋਏ ਉਸ ਦੀ ਪਹਿਲੀ ਭਾਸ਼ਾ ਵਿੱਚ ਸ਼ਬਦਾਂ ਨੂੰ ਵਰਤਣਾ ਸਿੱਖਦਾ ਹੈ।
- ◆ ਆਪਣੇ ਬੱਚੇ ਨੂੰ ਮਨੋਰੰਜਕ ਗਤੀਵਿਧੀਆਂ ਵਿੱਚ ਉਸਦੀ ਪਹਿਲੀ ਭਾਸ਼ਾ ਵਰਤਣ ਦੇ ਮੌਕੇ ਦੇਣ ਲਈ ਦੇਸਤਾਂ ਅਤੇ ਪਰਿਵਾਰ ਦੇ ਨਾਲ ਮਿਲੋ।
- ◆ ਆਪਣੀ ਪਹਿਲੀ ਭਾਸ਼ਾ ਵਿੱਚ ਪਰੰਪਰਾਗਤ ਗਾਣੇ ਗਾਓ। ਨਵੇਂ ਸ਼ਬਦ ਸਮਝਾਓ ਅਤੇ ਗਾਣਿਆਂ ਦੇ ਪਿੱਛੇ ਦੇ ਮਤਲਬ ਬਾਰੇ ਗੱਲ ਕਰੋ।
- ◆ ਆਪਣੀ ਪਹਿਲੀ ਭਾਸ਼ਾ ਜਾਂ ਦੋਵੇਂ ਭਾਸ਼ਾਵਾਂ ਵਿੱਚ ਗਾਣੇ ਅਤੇ ਸੰਗੀਤ ਨੂੰ ਵਾਰੀ ਵਾਰੀ ਸੁਣੋ। ਬੱਚੇ ਦੁਹਰਾਉਣ ਤੋਂ ਸਿੱਖਦੇ ਹਨ ਅਤੇ ਉਸ ਨੂੰ ਪਸੰਦ ਕਰਦੇ ਹਨ।
- ◆ ਕਮਯੂਨਿਟੀ ਸੈਂਟਰਾਂ ਜਾਂ ਲਾਇਬ੍ਰੇਰੀਆਂ ਵਿੱਚ ਬੱਚਿਆਂ ਦੇ ਅਜਿਹੇ ਪ੍ਰੋਗਰਾਮ ਲੱਭੋ ਜਿਹੜੇ ਤੁਹਾਡੀ ਪਹਿਲੀ ਭਾਸ਼ਾ ਵਿੱਚ ਗਤੀਵਿਧੀਆਂ ਪੇਸ਼ ਕਰਦੇ ਹਨ।

ਸਾਧਨ

ਪ੍ਰੀਸਕੂਲ ਸਪੀਚ ਐਂਡ ਲੈਂਗੂਏਜ ਪ੍ਰੋਗਰਾਮ (Preschool Speech and Language Program): ਜੇ ਤੁਸੀਂ ਆਪਣੇ ਬੱਚੇ ਦੇ ਸੰਚਾਰ ਸੰਬੰਧੀ ਹੁਨਰਾਂ ਬਾਰੇ ਚਿੰਤਤ ਹੋ, ਤਾਂ ਆਪਣੇ ਸਥਾਨਕ ਪ੍ਰੋਗਰਾਮ ਨਾਲ ਸੰਪਰਕ ਕਰੋ।

www.children.gov.on.ca/htdocs/English/topics/earlychildhood/speechlanguage/locations.aspx

ਮਨਿਸਟਰੀ ਆਫ ਚਿਲਡਰਨ ਐਂਡ ਯੂਥ ਸਰਵਿਸਿਜ਼ (Ministry of Children and Youth services): ਇਹ ਵੈੱਬਸਾਇਟ ਮੀਲ ਪੱਥਰਾਂ ਅਤੇ ਤੁਹਾਡੇ ਬੱਚੇ ਨੂੰ ਭਾਸ਼ਾ ਸਿੱਖਣ ਵਿੱਚ ਸਹਾਇਤਾ ਕਰਨ ਬਾਰੇ 16 ਵੱਖ ਵੱਖ ਭਾਸ਼ਾਵਾਂ ਵਿੱਚ ਜਾਣਕਾਰੀ ਦਿੰਦੀ ਹੈ।

www.children.gov.on.ca/htdocs/English/topics/earlychildhood/speechlanguage/index.aspx

ਨਿਪੀਸਿੰਗ ਡਿਸਟ੍ਰਿਕਟ ਡਿਵੈਲਪਮੈਂਟਲ ਸਕ੍ਰੀਨ (Nipissing District Developmental Screen (NDDS)): ਇਸ ਵੈੱਬਸਾਇਟ ਤੇ ਬਾਲਕਾਂ ਅਤੇ 6 ਸਾਲ ਤੱਕ ਦੇ ਬੱਚਿਆਂ ਲਈ ਵਿਕਾਸ ਸੰਬੰਧੀ ਜਾਂਚ ਸੂਚੀਆਂ ਅਤੇ ਗਤੀਵਿਧੀਆਂ ਲਈ ਨੁਸਖੇ ਉਪਲਬਧ ਹਨ। ਜਾਂਚ ਸੂਚੀਆਂ ਅੰਗਰੇਜ਼ੀ, ਫ੍ਰੈਂਚ, ਸਪੈਨਿਸ਼, ਚੀਨੀ ਅਤੇ ਵਿਅਤਨਾਮੀ ਵਿੱਚ ਉਪਲਬਧ ਹਨ। www.ndds.ca/ontario.html

ਬੈਸਟ ਸਟਾਰਟ ਰਿਸੋਰਸ ਸੈਂਟਰ (Best Start Resource Centre) : ਇਹ ਵੈੱਬਸਾਇਟ ਮਾਤਾ-ਪਿਤਾ ਲਈ ਸਾਧਨ ਪੇਸ਼ ਕਰਦੀ ਹੈ ਅਤੇ ਕੁਝ ਵੱਖ ਵੱਖ ਭਾਸ਼ਾਵਾਂ ਵਿੱਚ ਹਨ। www.beststart.org/resources/hlthy_chld_dev/index.html

- ◆ **ਗ੍ਰੋਇੰਗ ਐੱਪ ਇੰਨ ਏ ਨਿਯੂ ਲੈਂਡ (Growing up in a new land):** ਨਵੇਂ ਆਏ ਮਾਤਾ-ਪਿਤਾ ਲਈ ਇੱਕ ਗਾਇਡ। ਪੰਨੇ 16- 18 ਦੇਖੋ।
- ◆ **ਲਰਨਿੰਗ ਟੂ ਪਲੇ ਐਂਡ ਪਲੇਇੰਗ ਟੂ ਲਰਨ (Learning to Play and Playing to Learn):** ਵੈੱਟ ਫੈਮੇਲੀਜ਼ ਕੈਨ ਡੂ। ਸਕੂਲ ਲਈ ਤਿਆਰੀ ਅਤੇ ਭਾਸ਼ਾ ਦੇ ਵਿਕਾਸ ਸੰਬੰਧੀ ਜਾਣਕਾਰੀ ਲਈ ਪੰਨਾ 14 ਅਤੇ ਉਸ ਤੋਂ ਅਗੇ ਦੇਖੋ।

ਬਾਈਲਿੰਗੁਅਲ ਮੰਕੀਜ਼ (Bilingual monkeys): ਦੁਭਾਸ਼ੀ ਬੱਚਿਆਂ ਨੂੰ ਵੱਡਾ ਕਰਨ ਲਈ ਵਿਚਾਰ ਅਤੇ ਪ੍ਰੇਰਣਾਵਾਂ (ਪਾਗਲ ਹੋਏ ਬਿਨਾਂ) www.bilingualmonkeys.com/my-materials/

ਮਲਟੀਲਿੰਗੁਅਲ ਲਿਵਿੰਗ (Multilingual living): ਉਨ੍ਹਾਂ ਕਾਰਨਾਂ ਬਾਰੇ ਚਰਚਾ ਕਰਦੀ ਹੈ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਬਹੁਤ ਛੋਟੀ ਉਮਰ ਦਾ ਹੋਣ ਸਮੇਂ ਭਾਸ਼ਾ ਸਿੱਖਣ ਵਿੱਚ ਸਹਾਇਤਾ ਕਿਉਂ ਕਰਨੀ ਚਾਹੀਦੀ ਹੈ। www.multilingualliving.com/

Fédération des parents francophones de Colombie-Britannique: ਅਲਪਸੰਖਿਅਕ ਥਾਵਾਂ ਵਿੱਚ ਰਹਿਣ ਵਾਲੇ ਛੋਟੇ ਬੱਚਿਆਂ ਦੇ ਵਿੱਚ ਦੁਭਾਸ਼ੀ ਭਾਸ਼ਾ ਦੇ ਵਿਕਾਸ ਬਾਰੇ ਸਾਧਨਾਂ ਅਤੇ ਹਵਾਲਿਆਂ ਦੀ ਰੋਜ਼। <http://developpement-langagier.fpfcb.bc.ca/en>

ਓਨਟਾਰਿਓ ਅਰਲੀ ਯੀਰਜ਼ ਸੈਂਟਰ (Ontario Early Years Centre): ਅਰਲੀ ਯੀਰਜ਼ ਸੈਂਟਰਾਂ ਦੇ ਸਥਾਨ। ਸਭ ਤੋਂ ਨਜ਼ਦੀਕੀ ਸਥਾਨ ਲੱਭਣ ਲਈ www.oeyc.edu.gov.on.ca/locations/index.aspx

ਓਨਟਾਰਿਓ ਪਬਲਿਕ ਹੈਲਥ ਯੂਨਿਟ (Ontario Public Health Units): ਪਬਲਿਕ ਹੈਲਥ ਨਰਸ ਤੱਕ ਪਹੁੰਚ ਅਤੇ ਆਪਣੇ ਸਮਾਜ ਵਿੱਚ ਗਤੀਵਿਧੀਆਂ ਅਤੇ ਸਹਾਰਿਆਂ ਬਾਰੇ ਹੋਰ ਜਾਣਨ ਲਈ। www.health.gov.on.ca/en/common/system/services/phu/locations.aspx



你好



ਆਭਾਰ

ਬੈਸਟ ਸਟਾਰਟ ਰਿਸੋਰਸ ਸੈਂਟਰ ਇਸ ਸਾਧਨ ਬਾਰੇ ਖੋਜ ਕਰਨ ਅਤੇ ਇਸ ਨੂੰ ਲਿੱਖਣ ਲਈ ਰੋਕਸੈਨ ਬੇਲੋਜਰ, ਸਪੀਚ ਐਂਡ ਲੈਂਗੁਏਜ ਪੈਥੋਲੋਜਿਸਟ ਦਾ ਧੰਨਵਾਦ ਕਰਦਾ ਹੈ। ਉਹ ਜਿੰਨਾਂ ਨੇ ਇਸ ਸਾਧਨ ਦੇ ਵਿਕਾਸ ਦੇ ਦੌਰਾਨ ਨਿਵੇਸ਼ ਦਿੱਤਾ ਦਾ ਵੀ ਧੰਨਵਾਦ :

- ◆ ਅਲਕਾ ਬਰਮਨ, ਅਰਲੀ ਲਿਟਰੇਸੀ ਸਪੈਸ਼ਲਿਸਟ, ਹਿਊਮਨ ਸਰਵਿਸਿਜ਼, ਪੀਲ ਰੀਜਨ
- ◆ ਡਾਰਲੀਨ ਓਰੀਓਰਡਨ, ਸਪੀਚ - ਲੈਂਗੁਏਜ ਪੈਥੋਲੋਜਿਸਟ
- ◆ ਅਲਿਜ਼ਾਬੈਥ ਲਾਇਟਫੋਰਡ, RECE, M.Ed.
- ◆ ਲੋਰੀ-ਐਨ ਸਟੈਨੀਫੋਰਥ, M.P.O, Reg CASLPO, ਕੋ-ਕਲੀਨੀਕਲ ਕੁਆਰਡੀਨੇਟਰ, ਸਪੀਚ ਲੈਂਗੁਏਜ ਪੈਥੋਲੋਜਿਸਟ, ਫਸਟ ਵਰਡਜ਼
- ◆ ਵੈਲੇਰੀ ਰੋਮਬਰਗ , ਮੈਨੇਜਰ , ਐਕੈਡੇਮਿਕ ਪ੍ਰੋਗਰਾਮਜ਼, ਮਦਰਕਰਾਫਟ ਕਾਲਜ

ਬੈਸਟ ਸਟਾਰਟ ਰਿਸੋਰਸ ਸੈਂਟਰ ਲੀਡ: ਮਰੀ ਬ੍ਰਿਸੈਨ

ਅਸੀਂ ਉਨ੍ਹਾਂ ਮਾਤਾ-ਪਿਤਾ ਅਤੇ ਮਾਹਰਾਂ ਦਾ ਵੀ ਧੰਨਵਾਦ ਕਰਨਾ ਚਾਹਵਾਂਗੇ ਜਿੰਨਾਂ ਨੇ ਇਸ ਪੁਸਤਿਕਾ ਲਈ ਨਿਵੇਸ਼ ਦਿੱਤਾ।



best start meilleur départ

by/par health **nexus** santé

www.beststart.org



привет

ਇਹ ਦਸਤਾਵੇਜ਼ ਓਨਟਾਰਿਓ ਸਰਕਾਰ ਦੁਆਰਾ ਦਿੱਤੀ ਗਈ ਧੰਨ ਰਾਸ਼ੀ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚਲੀ ਜਾਣਕਾਰੀ ਲੇਖਕ ਦੇ ਵਿਚਾਰਾਂ ਨੂੰ ਝਲਕਾਉਂਦੀ ਹੈ ਅਤੇ ਜ਼ਰੂਰੀ ਨਹੀਂ ਕਿ ਓਨਟਾਰਿਓ ਸਰਕਾਰ ਦੇ ਵਿਚਾਰਾਂ ਨੂੰ ਝਲਕਾਏ। ਜ਼ਰੂਰੀ ਨਹੀਂ ਹੈ ਕਿ ਇਸ ਗਾਇਡ ਵਿੱਚ ਹਵਾਲਾ ਦਿੱਤਾ ਗਏ ਸਾਧਨ ਅਤੇ ਪ੍ਰੋਗਰਾਮਾਂ ਨੂੰ ਬੈਸਟ ਸਟਾਰਟ ਰਿਸੋਰਸ ਸੈਂਟਰ ਜਾਂ ਓਨਟਾਰਿਓ ਸਰਕਾਰ ਦੁਆਰਾ ਤਸਦੀਕ ਕੀਤਾ ਹੋਏ।